

# ਮਕਾਨ ਵਿੱਚ ਮੂਵ ਹੋਣਾ ਅਤੇ ਮਕਾਨ ਵਿੱਚੋਂ ਬਾਹਰ ਮੂਵ ਹੋਣਾ

# TRAC

TENANT RESOURCE & ADVISORY CENTRE

Unit #150-900 Howe St  
Vancouver, BC V6Z 2M4

1-800-665-1185  
tenants.bc.ca

## ਮਕਾਨ ਵਿੱਚ ਮੂਵ ਹੋਣਾ

### ਦਸਤਖਤ ਕਰਨ ਤੋਂ ਪਹਿਲਾਂ ਆਪਣੇ ਇਕਰਾਰਨਾਮੇ ਦੀ ਪੜਚੋਲ ਕਰੋ

ਕਿਰਾਏਦਾਰੀ ਦੇ ਇਕਰਾਰਨਾਮੇ 'ਤੇ ਦਸਤਖਤ ਕਰਨ ਸਮੇਂ, ਇਹ ਪੱਕਾ ਕਰੋ ਕਿ ਇਸ ਵਿੱਚ ਇਹ ਸ਼ਾਮਲ ਹਨ:

- ✓ ਕਿਰਾਏਦਾਰ ਅਤੇ ਮਕਾਨ ਮਾਲਕ ਦੇ ਕਾਨੂੰਨੀ ਨਾਮ।
- ✓ ਮਕਾਨ ਮਾਲਕ ਜਾਂ ਮਕਾਨ ਮਾਲਕ ਦੇ ਏਜੰਟ ਦਾ ਚਿੱਠੀ-ਪੱਤਰ ਭੇਜਣ ਦਾ ਪਤਾ ਅਤੇ ਟੈਲੀਫੋਨ ਨੰਬਰ।
- ✓ ਕਿਰਾਏਦਾਰੀ ਸ਼ੁਰੂ ਹੋਣ ਦੀ ਮਿਤੀ।
- ✓ ...ਅਤੇ ਹੋਰ।

ਪੂਰੀ ਸੂਚੀ ਲਈ ਰਿਹਾਇਸ਼ੀ ਕਿਰਾਏਦਾਰੀ ਐਕਟ (ਰੈਜ਼ੀਡੈਂਸੀਅਲ ਟੈਨੈਂਸੀ ਐਕਟ -ਆਰ ਟੀ ਏ) ਦੀ ਧਾਰਾ 13 ਵੇਖੋ।

ਜੇਕਰ ਤੁਸੀਂ ਆਪਣੇ ਮਕਾਨ ਮਾਲਕ ਨਾਲ ਜ਼ਰੂਰੀ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਈਮੇਲ ਰਾਹੀਂ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡੇ ਅਤੇ ਤੁਹਾਡੇ ਮਕਾਨ ਮਾਲਕ, ਦੋਹਾਂ ਦੇ ਈਮੇਲ ਕਿਰਾਏਦਾਰੀ ਸਮਝੌਤੇ ਉੱਪਰ ਦਰਜ ਹੋਣ।

ਮਕਾਨ ਮਾਲਕ ਨੂੰ 21 ਦਿਨਾਂ ਦੇ ਅੰਦਰ ਕਿਰਾਏਦਾਰ ਨੂੰ ਇਕਰਾਰਨਾਮੇ ਦੀ ਇੱਕ ਕਾਪੀ ਦੇਣੀ ਜ਼ਰੂਰੀ ਹੈ।

ਕਿਰਾਏਦਾਰੀ ਇਕਰਾਰਨਾਮੇ ਦੀ ਕੋਈ ਸ਼ਰਤ ਜੇਕਰ ਬਹੁਤ ਹੀ ਅਨੁਚਿਤ ਜਾਂ ਇੱਕ ਪਾਸੜ ਹੈ, ਜਾਂ ਜੇ ਇਹ ਆਰ ਟੀ ਏ ਦੇ ਉਲਟ ਹੈ, ਤਾਂ ਉਹ ਲਾਗੂ ਨਾ ਕਰਨ ਯੋਗ ਹੋ ਸਕਦੀ ਹੈ।  
ਸਵਾਲਾਂ ਲਈ TRAC ਨਾਲ ਸੰਪਰਕ ਕਰੋ।



## ਯੂਨਿਟ ਵਿੱਚ ਮੂਵ ਹੋਣ ਵੇਲੇ ਦੀ ਹਾਲਤ ਦੀਆਂ ਨਿਰੀਖਣ ਰਿਪੋਰਟਾਂ

ਜਦੋਂ ਤੁਸੀਂ ਯੂਨਿਟ ਵਿੱਚ ਮੂਵ ਹੁੰਦੇ ਹੋ ਤਾਂ ਤੁਹਾਡੀ ਯੂਨਿਟ ਵਾਜਬ ਤੌਰ 'ਤੇ ਚੰਗੀ ਹਾਲਤ ਵਿੱਚ ਹੋਣੀ ਚਾਹੀਦੀ ਹੈ। ਆਰ ਟੀ ਏ ਦੇ ਤਹਿਤ, ਮਕਾਨ ਮਾਲਕਾਂ ਲਈ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਯੂਨਿਟ ਲੋੜੀਂਦੇ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ ਅਤੇ ਰਹਿਣ ਲਈ ਢੁਕਵਾਂ ਹੋਵੇ।

ਕਿਰਾਏਦਾਰੀ ਦੇ ਸ਼ੁਰੂ ਅਤੇ ਅੰਤ ਵਿੱਚ ਯੂਨਿਟ ਦੀ ਹਾਲਤ ਨੂੰ ਦਸਤਾਵੇਜ਼ ਕਰਨ ਲਈ ਹਾਲਤ ਨਿਰੀਖਣ ਰਿਪੋਰਟ (ਕੰਡੀਸ਼ਨ ਇੰਸਪੈਕਸ਼ਨ) ਦੀ ਵਰਤੋਂ ਕੀਤੀ ਜਾਂਦੀ ਹੈ।

- ਤੁਹਾਡੇ ਮਕਾਨ ਮਾਲਕ ਲਈ ਤੁਹਾਨੂੰ ਨਿਰੀਖਣ ਵਿੱਚ ਹਿੱਸਾ ਲੈਣ ਲਈ ਘੱਟੋ-ਘੱਟ ਦੋ ਮੌਕੇ ਦੇਣੇ ਚਾਹੀਦੇ ਹਨ, ਆਮ ਤੌਰ 'ਤੇ ਤੁਹਾਡੇ ਸਮਾਨ ਨੂੰ ਯੂਨਿਟ ਵਿੱਚ ਲਿਜਾਣ ਤੋਂ ਪਹਿਲਾਂ, ਅਤੇ ਤੁਹਾਨੂੰ 7 ਦਿਨਾਂ ਦੇ ਅੰਦਰ ਪੂਰੀ ਕੀਤੀ ਗਈ ਨਿਰੀਖਣ ਰਿਪੋਰਟ ਦੇਣੀ ਚਾਹੀਦੀ ਹੈ।
- ਤੁਹਾਨੂੰ ਅਤੇ ਤੁਹਾਡੇ ਮਕਾਨ ਮਾਲਕ ਨੂੰ ਯੂਨਿਟ ਦੀ ਵਿਸਥਾਰਪੂਰਵਕ ਜਾਂਚ (ਵਾਕ-ਥਰੂ) ਦੌਰਾਨ ਲੋੜੀਂਦੀਆਂ ਸ਼ਰਤਾਂ ਵਾਲਾ ਪ੍ਰਵਾਨਿਤ ਆਰ ਟੀ ਬੀ-27 "ਕੰਡੀਸ਼ਨ ਇੰਸਪੈਕਸ਼ਨ ਰਿਪੋਰਟ" ("ਹਾਲਤ ਨਿਰੀਖਣ ਰਿਪੋਰਟ") ਜਾਂ ਇਸ ਤਰ੍ਹਾਂ ਦਾ ਫਾਰਮ ਭਰਨਾ ਜ਼ਰੂਰੀ ਹੈ, ਨਹੀਂ ਤਾਂ ਨਿਰੀਖਣ ਕਾਨੂੰਨੀ ਤੌਰ 'ਤੇ ਪ੍ਰਮਾਣਿਤ ਨਹੀਂ ਹੁੰਦਾ।<sup>2</sup>
- ਨਿਰੀਖਣ ਦੌਰਾਨ ਆਪ ਫੋਟੋਆਂ ਅਤੇ ਵੀਡੀਓ ਲਓ, ਖਾਸ ਕਰਕੇ ਜੇਕਰ ਤੁਸੀਂ ਮਕਾਨ ਮਾਲਕ ਦੇ ਮੁਲਾਂਕਣ ਨਾਲ ਅਸਹਿਮਤ ਹੋ।



## ਬਾਹਰ ਮੂਵ ਹੋਣਾ

ਜੇਕਰ ਤੁਸੀਂ  
ਮਿਆਦੀ/  
ਮਹੀਨਾਵਾਰ  
ਕਿਰਾਏਦਾਰੀ 'ਤੇ ਹੋ:

ਮੇਰੀ ਕਿਰਾਏਦਾਰੀ ਖਤਮ ਹੋਣ ਦੀ ਮਿਤੀ  
ਕੀ ਹੈ?

ਮੈਂ ਯੂਨਿਟ ਵਿੱਚੋਂ ਬਾਹਰ ਮੂਵ ਹੋਣ/  
ਕਿਰਾਏਦਾਰੀ ਖਤਮ ਕਰਨ ਦਾ ਨੋਟਿਸ ਕਿਵੇਂ  
ਦੇਵਾਂ?

ਕੋਈ ਪਹਿਲਾਂ ਤੋਂ ਨਿਰਧਾਰਤ ਮਿਤੀ ਨਹੀਂ।  
ਤੁਹਾਡਾ ਮਕਾਨ-ਮਾਲਕ ਤੁਹਾਨੂੰ ਬਿਨਾਂ  
ਨੋਟਿਸ ਦਿੱਤੇ ਘਰੋਂ ਬਾਹਰ ਨਹੀਂ ਭੇਜ  
ਸਕਦਾ।

ਕਿਰਾਇਆ ਦੇਣ ਤੋਂ ਪਹਿਲਾਂ ਪੂਰਾ ਇੱਕ ਮਹੀਨੇ  
ਦਾ ਨੋਟਿਸ ਦਿਓ।

ਉਦਾਹਰਨ ਵਜੋਂ, ਜੇਕਰ ਤੁਸੀਂ 1 ਤਾਰੀਖ ਨੂੰ ਕਿਰਾਇਆ  
ਦਿੰਦੇ ਹੋ ਅਤੇ 31 ਮਈ ਤੱਕ ਯੂਨਿਟ ਵਿੱਚੋਂ ਬਾਹਰ ਮੂਵ  
ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਮਕਾਨ  
ਮਾਲਕ ਨੂੰ ਤੁਹਾਡਾ ਨੋਟਿਸ 30 ਅਪ੍ਰੈਲ ਤੋਂ ਪਹਿਲਾਂ  
ਪ੍ਰਾਪਤ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ ਇੱਕ  
ਨਿਸ਼ਚਿਤ-ਮਿਆਦ ਦੀ  
ਕਿਰਾਏਦਾਰੀ 'ਤੇ ਹੋ:

ਜੇਕਰ ਤੁਹਾਡੇ ਇਕਰਾਰਨਾਮੇ ਵਿੱਚ ਜਾਇਜ਼  
"ਵਾਕੇਟ ਕਲਾਜ਼"<sup>3</sup> (ਖਾਲੀ ਕਰਨ ਦੀ ਸ਼ਰਤ)  
ਨਾ ਹੋਵੇ, ਤਾਂ ਤੁਹਾਡੀ ਨਿਸ਼ਚਿਤ ਮਿਆਦ  
(ਫਿਕਸਡ ਟਰਮ) ਵਾਲੀ ਕਿਰਾਏਦਾਰੀ ਦੀ  
ਮਿਆਦ ਖਤਮ ਹੋਣ ਤੋਂ ਬਾਅਦ ਇਹ ਆਪਣੇ  
ਆਪ ਹੀ ਲਗਾਤਾਰ ਚੱਲਣ ਵਾਲੀ ਮਹੀਨਾਵਾਰ  
ਕਿਰਾਏਦਾਰੀ ਬਣ ਜਾਵੇਗੀ। ਤੁਹਾਡਾ ਮਕਾਨ  
ਮਾਲਕ ਤੁਹਾਨੂੰ ਨੋਟਿਸ ਦੇਣ ਤੋਂ ਬਿਨਾਂ ਯੂਨਿਟ  
ਵਿੱਚੋਂ ਬਾਹਰ ਮੂਵ ਨਹੀਂ ਕਰ ਸਕਦਾ।

ਜੇਕਰ ਤੁਸੀਂ ਮਿਆਦ ਦੇ ਅੰਤ 'ਤੇ ਯੂਨਿਟ ਵਿੱਚੋਂ  
ਬਾਹਰ ਮੂਵ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ  
ਘੱਟੋ-ਘੱਟ ਇੱਕ ਮਹੀਨੇ ਦਾ ਨੋਟਿਸ ਦਿਓ। ਬਿਨਾਂ  
ਕਿਸੇ ਜਾਇਜ਼ ਕਾਰਨ ਦੇ ਨਿਸ਼ਚਿਤ ਮਿਆਦ  
ਵਾਲੀਆਂ ਕਿਰਾਏਦਾਰੀਆਂ ਨੂੰ ਪਹਿਲਾਂ ਖਤਮ ਨਹੀਂ  
ਕੀਤਾ ਜਾ ਸਕਦਾ।<sup>4</sup>

ਕਿਰਾਏਦਾਰੀ ਖਤਮ ਕਰਨ ਦਾ ਨੋਟਿਸ ਜ਼ਰੂਰੀ ਹੈ ਕਿ ਲਿਖਤੀ ਰੂਪ ਵਿੱਚ  
ਹੋਵੇ ਅਤੇ ਇਸ ਵਿੱਚ ਕਿਰਾਏ ਵਾਲੀ ਯੂਨਿਟ ਦਾ ਪਤਾ, ਕਿਰਾਏਦਾਰੀ ਖਤਮ  
ਹੋਣ ਦੀ ਮਿਤੀ, ਨੋਟਿਸ ਦੇਣ ਵਾਲੇ ਵਿਅਕਤੀ ਦੇ ਦਸਤਖਤ, ਅਤੇ ਇਸ 'ਤੇ  
ਦਸਤਖਤ ਕੀਤੇ ਜਾਣ ਦੀ ਮਿਤੀ ਸ਼ਾਮਲ ਹੋਣੀ ਜ਼ਰੂਰੀ ਹੈ।

## ਯੂਨਿਟ ਦੀ ਮੁਰੰਮਤ ਅਤੇ ਸਫਾਈ ਕਰਨ ਦੀ ਜ਼ਿੰਮੇਵਾਰੀ

ਕਿਰਾਏਦਾਰੀ ਦੇ ਅੰਤ 'ਤੇ, ਕਿਰਾਏਦਾਰ ਇਹ ਪੱਕਾ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ  
ਕਿ ਯੂਨਿਟ ਢੁਕਵੇਂ ਤੌਰ 'ਤੇ ਸਾਫ਼ ਹੋਵੇ। 'ਫਿਰ ਵੀ', ਕਿਰਾਏਦਾਰ ਕਿਰਾਏਦਾਰੀ ਦੌਰਾਨ  
ਯੂਨਿਟ ਦੀ ਆਮ ਵਰਤੋਂ ਕਾਰਨ ਘਸਾਈ ਦੀ ਮੁਰੰਮਤ ਕਰਵਾਉਣ ਲਈ ਜ਼ਿੰਮੇਵਾਰ  
'ਨਹੀਂ' ਹੁੰਦੇ।

ਬਾਹਰ ਮੂਵ ਹੋਣ ਤੋਂ ਪਹਿਲਾਂ, ਤੁਹਾਡੇ ਤੋਂ ਇਹ ਸਾਫ਼ ਕਰਨ ਦੀ ਉਮੀਦ ਰੱਖੀ ਜਾਂਦੀ ਹੈ:

- ☐ ਸਟੇਵ ਜਾਂ ਫਰਿੱਜ ਵਰਗੇ ਉਪਕਰਨਾਂ ਨੂੰ ਅੰਦਰੋਂ ਅਤੇ ਬਾਹਰੋਂ।
- ☐ ਖਿੜਕੀਆਂ ਅਤੇ ਟਰੈਕਾਂ ਦੇ ਅੰਦਰ।
- ☐ ਕਾਰਪੈਟ ਨੂੰ ਸਟੀਮ ਕਲੀਨ ਕਰਨਾ ਜਾਂ ਸ਼ੈਂਪੂ ਕਰਨਾ।

ਪੂਰੀ ਸੂਚੀ ਲਈ, ਰੈਜ਼ੀਡੈਂਸੀਅਲ ਟੈਨੈਂਸੀ ਬਰਾਂਚ (ਆਰ ਟੀ ਬੀ) ਦੀ ਪਾਲਿਸੀ  
ਗਾਈਡਲਾਈਨ 1 ਵੇਖੋ।

## ਬਾਹਰ ਮੂਵ ਹੋਣ ਵੇਲੇ ਹਾਲਤ ਨਿਰੀਖਣ ਰਿਪੋਰਟਾਂ

ਤੁਹਾਡੇ ਮਕਾਨ ਮਾਲਕ ਨੂੰ ਤੁਹਾਨੂੰ ਯੂਨਿਟ ਵਿੱਚੋਂ ਬਾਹਰ ਮੂਵ ਹੋਣ ਵੇਲੇ ਦੇ ਨਿਰੀਖਣ  
ਵਿੱਚ ਹਿੱਸਾ ਲੈਣ ਲਈ ਦੋ ਮੌਕੇ ਦੇਣ ਦੀ ਲੋੜ ਹੁੰਦੀ ਹੈ। ਤੁਹਾਡੇ ਦੋਵਾਂ ਲਈ ਆਰ ਟੀ  
ਬੀ-27 "ਕੰਡੀਸ਼ਨ ਇੰਸਪੈਕਸ਼ਨ ਰਿਪੋਰਟ" ਜਾਂ ਇਸ ਤਰ੍ਹਾਂ ਦਾ ਕੋਈ ਫਾਰਮ ਭਰਨਾ  
ਜ਼ਰੂਰੀ ਹੈ, ਅਤੇ ਤੁਹਾਡੇ ਮਕਾਨ ਮਾਲਕ ਲਈ ਨਿਰੀਖਣ ਪੂਰਾ ਕਰਨ ਦੇ 15 ਦਿਨਾਂ ਦੇ  
ਅੰਦਰ ਤੁਹਾਨੂੰ ਰਿਪੋਰਟ ਦੇਣੀ ਜ਼ਰੂਰੀ ਹੈ।



ਆਪਣੀ ਸੁਰੱਖਿਆ ਵਜੋਂ ਜਮ੍ਹਾਂ ਰਕਮ (ਸਕਿਊਰਿਟੀ ਡਿਪਾਜ਼ਿਟ)  
ਵਾਪਸ ਪ੍ਰਾਪਤ ਕਰਨ ਲਈ, ਕਿਰਾਏਦਾਰੀ ਦੀ ਸਮਾਪਤੀ ਦੇ  
1 ਸਾਲ ਦੇ ਅੰਦਰ ਆਪਣੇ ਮਕਾਨ ਮਾਲਕ ਨੂੰ ਆਪਣਾ ਨਵਾਂ ਡਾਕ  
ਪਤਾ ਲਿਖਤੀ ਰੂਪ ਵਿੱਚ ਦੇਣਾ ਯਕੀਨੀ ਬਣਾਓ।<sup>5</sup>

TRAC ਨੂੰ ਇਹਨਾਂ ਤੋਂ ਲਗਾਤਾਰ ਸਹਾਇਤਾ ਮਿਲਦੀ ਹੈ:

Punjabi



Department of Justice  
Canada

Ministère de la Justice  
Canada

ਇਹ ਆਮ ਜਾਣਕਾਰੀ ਹੈ ਜਿਹੜੀ ਬ੍ਰਿਟਿਸ਼ ਕੋਲੰਬੀਆ, ਕੋਨੇਡਾ 'ਤੇ ਲਾਗੂ ਹੁੰਦੀ ਹੈ। TRAC ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਇਹ  
ਵਰਤਮਾਨ ਦੀ ਹੈ ਜਾਂ ਪੂਰੀ ਹੈ। ਇਹ ਤੱਥ ਸ਼ੀਟ ਖਾਸ ਕਾਨੂੰਨੀ ਸਮੱਸਿਆਵਾਂ ਲਈ ਕਾਨੂੰਨੀ ਸਲਾਹ ਵਜੋਂ ਨਹੀਂ ਹੈ। ਆਪਣੇ ਜੇਕਰ 'ਤੇ ਵਰਤੋਂ ਅਤੇ  
ਜੇਕਰ ਤੁਹਾਨੂੰ ਕਾਨੂੰਨੀ ਸਲਾਹ ਦੀ ਲੋੜ ਹੈ ਤਾਂ ਕਿਸੇ ਵਕੀਲ ਨਾਲ ਸਲਾਹ ਕਰੋ। V1 July, 2025.

### ਹੋਰ ਜਾਣਕਾਰੀ ਲਈ

- ਹੋਰ ਜਾਣਕਾਰੀ ਲਈ, ਆਰ ਟੀ ਬੀ ਦੇ ਅਤੇ ਆਰ ਟੀ ਬੀ ਦੀ ਪਾਲਿਸੀ ਗਾਈਡਲਾਈਨ 8 ਦਾ ਸੈਕਸ਼ਨ 6 ਵੇਖੋ।
- ਜ਼ਰੂਰੀ ਜਾਣਕਾਰੀ ਜਿਹੜੀ ਹਾਲਤ ਨਿਰੀਖਣ ਰਿਪੋਰਟ ਵਿੱਚ ਸ਼ਾਮਲ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ ਬਾਰੇ  
ਰੈਜ਼ੀਡੈਂਸੀਅਲ ਟੈਨੈਂਸੀ ਰੈਗੂਲੇਸ਼ਨ (ਆਰ ਟੀ ਬੀ) ਦਾ ਸੈਕਸ਼ਨ 20 ਵੇਖੋ।
- ਖਾਲੀ ਕਰਨ ਦੀਆਂ ਧਾਰਾਵਾਂ (ਵਾਕੇਟ ਕਲਾਜ਼) ਅਤੇ ਕੀ ਤੁਹਾਡੀਆਂ ਧਾਰਾਵਾਂ ਜਾਇਜ਼ ਹਨ, ਇਸ ਬਾਰੇ ਹੋਰ  
ਜਾਣਨ ਲਈ, ਪਾਲਿਸੀ ਗਾਈਡਲਾਈਨ 30 ਅਤੇ ਆਰ ਟੀ ਬੀ ਦਾ ਸੈਕਸ਼ਨ 13.1 ਵੇਖੋ।
- ਹੋਰ ਜਾਣਕਾਰੀ ਲਈ "ਲੀਜ਼ ਤੋੜਨਾ" ਬਾਰੇ ਸਾਡੀ ਤੱਥ ਸ਼ੀਟ ਅਤੇ ਆਰ ਟੀ ਬੀ ਦੀ ਪਾਲਿਸੀ ਗਾਈਡਲਾਈਨ 30  
ਵੇਖੋ।
- ਸੁਰੱਖਿਆ ਵਜੋਂ ਜਮ੍ਹਾਂ ਰਕਮ (ਸਕਿਊਰਿਟੀ ਡਿਪਾਜ਼ਿਟ) ਬਾਰੇ ਜਾਣਕਾਰੀ ਲਈ ਸਾਡੀ "ਡਿਪਾਜ਼ਿਟ ਅਤੇ ਫੀਸ"  
ਤੱਥ ਸ਼ੀਟ ਅਤੇ ਆਰ ਟੀ ਬੀ ਦੀ ਪਾਲਿਸੀ ਗਾਈਡਲਾਈਨ 17 ਵੇਖੋ।